

November 22, 2025

BSE Limited
Phiroze Jeejeebhoy Towers
Dalal Street
Mumbai – 400 021

National Stock Exchange of India Limited Exchange Plaza, Bandra Kurla Complex, Bandra (East) Mumbai – 400 051

Scrip Code: 500271 Scrip Code: MFSL

Sub: Newspaper advertisement regarding the dispatch of Notice of Postal Ballot

Pursuant to Regulation 47 of the SEBI (Listing Obligations and Disclosure Requirements) Regulations, 2015, please find enclosed copies of the newspaper advertisement published in the English newspaper "Mint" and vernacular newspaper "Desh Sewak" today, i.e., November 22, 2025, regarding the dispatch of the Notice of Postal Ballot and e-voting information.

You are requested to take the aforesaid on record.

Thanking you,

Yours faithfully For Max Financial Services Limited

Siddhi Suneja Company Secretary & Compliance Officer

Encl: as above



Digital gold stumbles, ETFs sniff opportunity

Fund houses are promoting gold ETFs as secure, regulated, transparent

apoorva.ajith@livemint.com MUMBAI

utual fund (MF) houses are stepping up efforts to position gold exchange-traded funds (ETFs) as a safer, fully regulated alternative to digital gold after a recent regulatory warning prompted fresh scrutiny of the fast-growing digital gold market.

Over the past week, several large fund houses have rolled out prominent print and digital campaigns branding gold ETFs as "secure," "regulated," and "transparent," seeking to tap investor concern and longstanding confusion around different goldlinked investment products.

The promotional burst follows a Securities and Exchange Board of India (Sebi) circular issued earlier this month that explicitly warned investors about the risks of digital gold, an investment avenue that has grown rapidly through smartphones and UPI-led platforms but sits outside the securities regulatory framework.

With Sebi drawing clear boundaries between regulated and unregulated gold products, mutual funds see an opportunity to draw investors into their ETFs, though it may still be too early to gauge whether investor behaviour will shift.

Advertisements from major players such as HDFC Mutual Fund and Nippon India Mutual Fund lean heavily into themes of compliance, liquidity and formal exchange-based trading, using visuals of gold bars alongside taglines such as "gold you truly hold."

The Nippon MF advertisement states: "The market is full of 'digital gold' products with varying levels of safety and transparency. If you want to opt for a gold investment product that is transparent and regulated, has investor protection mechanism and is backed by physical gold with 99.5% purity, then gold ETF is the answer."



With Sebi drawing clear boundaries between regulated and unregulated gold products, mutual funds see an opportunity to draw investors into their ETFs

Gold ETFs allow investors to gain exposure to gold through the stock market while being backed by physical metal. There are currently 22 such ETFs across fund houses, collectively managing assets worth ₹1.02 trillion. The category recorded inflows of ₹7,743 crore in October alone, according to the latest data from the Association of

> THERE are 22 gold ETFs across fund houses, collectively managing assets worth ₹1.02 trillion

SECURE SHIFT

INVESTORS who do not hold demat accounts can gain exposure through gold fund-of-funds

Mutual Funds of India (Amfi), marking the third straight month of net inflows. Investors who do not hold demat accounts can gain exposure through gold fund-of-funds, which buy ETF units on their behalf. Multi-asset MFs also allocate a portion of their portfolios to gold ETFs. offering indirect exposure.

Emails to HDFC mutual fund and Nippon India MF did not elicit a response.

The current push by fund houses began shortly after Sebi's 8 November circular, which cautioned investors about digital gold platforms. The regulator clarified that digital gold is neither categorised as a security nor as a commodity derivative and emphasised that such prod-

ucts "operate entirely outside the purview of Sebi." The notice added that "such digital gold products may entail significant risks for investors and may expose investors to counterparty and operational risks.

Following the circular, the India Bullion and Jewellers Association (IBJA) wrote to Sebi urging it to bring digital gold under its ambit. ĪBJĀ told *Mint* that it may approach the Centre if Sebi declines to regulate the

For an extended version of this story, go to livemint.com.

Groww's CEO sees long growth runway

dipti.sharma@livemint.com MUMBAI

intech platform and brok- ing firm Groww has just started its journey and has "not even covered 1% of our journey" even though it has completed nine years of existence, co-founder and chief executive officer Lalit Keshre in his first-ever letter to shareholders.

With this milestone note, Keshre lays out the roadmap for the years ahead: "As we publish our quarterly reports, you will see us repeat the same themes. We believe in compounding-product compounds, wealth compounds, trust compounds."

At a time when more players are entering the asset management space, Groww's leadership believes there is still massive headroom for growth, noting that "the percentage of people building wealth through financial markets is still very small."

To buttress the potential in the fintech business, Keshre highlighted how customers



Lalit Keshre emphasized that the company's guiding principle is to always view the platform through the customer's lens.

rarely stop at just one product; once they begin, they inevitably seek more options to manage and grow their wealth.

He noted that Groww has already introduced over 10 new products, each shaped directly by customer demand and giving potential users yet another reason to come on board. But "tens more" of products are still needed to serve the full spectrum of investor requirements, he said.

Shares of Billionbrains Garage Venture Ltd, the listed parent of Groww, closed steady at ₹157 each on the BSE on Friday, valuing the company at

Keshre emphasized that the company's guiding principle is to always view the platform through the customer's lens.

some ₹98,800 crore.

"Thinking this way generates customer love. Monetization follows," he said, reaffirming that the focus remains on building trust and utility first. He added that Growwis firmly "committed to creating longterm value for all our shareholders," making customercentricity the foundation for sustainable growth.

All said. Keshre also had a reminder: steady progress does not always mean the returns will be smooth.

Groww's total customer assets stood at about ₹2.7 trillion, marking a 33% year-onyear (y-o-y) increase, while its total transacting user base grew 27% y-o-y to 19 million in the second quarter of fiscal year 2026 (Q2 FY26).

During the quarter, the Bengaluru-based platform reported a total income of ₹1,070.8 crore, versus ₹1,160 crore a year ago. Net profit rose to ₹471.3 crore, up from ₹420.1 crore a vear ago.

The company said that the recent Fisdom acquisition could add another 3-4% to operating revenue at its current

The company attributed the rise in revenue per broking order from ₹18.0 in Q2 FY25 to ₹19.8 in Q2 FY26 to a mixed performance across segments.

While revenue per order in derivatives fell due to the trueto-label circular, this was more than offset by stronger gains in equity trades.

Space startup Agnikul raises ₹150 crore

Rwit Ghosh

rwit.ghosh@livemint.com BENGALURU

erospace startup Agnikul has raised ₹150 crore in a Series C round, two people familiar with the matter told Mint, after its earlier plan to raise up to \$50 million failed to draw sufficient investor interest.

"This is a separate fundraise from the \$50 million that the company had been looking to raise since last year," said the first of the two persons cited earlier, both of whom spoke on the condition of anonymity.

"Both the rounds ran paral-

lelly but an existing investor put in a term sheet for a lower amount," this person said. "The \$50 million round didn't happen, as there wasn't demand or

investor appetite

at the time.' As part of the latest round, new investors Advenza Global Ltd and Atharva Green Ecotech Pvt. Ltd invested ₹30 crore each earlier

this month. according to filings with the ministry of corporate affairs. Agnikul also raised ₹7 crore in debt from Pratithi Investments,

according to Crunchbase. With the new capital, Agni-

kul has raised nearly \$58 million since its founding in 2017 Chennai-based Agnikul, which develops

With the new and launches small satellite capital, Agnikul's vehicles, last total fundraise raised \$26.7 milhas reached lion in its Series B nearly \$58 million round from since its founding Celesta Capital, in 2017 Rocketship.vc,

Artha Venture Fund, Artha Select Fund, and Mayfield India in 2023.

However, the lead investor from the previous fundraise, Celesta Capital, didn't participate in the current round.

"The company has seen a lot of in-bound interest from family offices and corporate venture capital funds who are offering to put in larger cheques," the second person said. "However, some others are waiting on the sidelines for the company's orbital launch before they come in to invest.'

Queries emailed to Agnikul remained unanswered.

Deeptech in India is seeing a surge of investments across aerospace, spacetech, defence, manufacturing and robotics.

For an extended version of this story, go to livemint.com.

PUBLIC NOTICE

GOLD ETFs allow

exposure to gold through the stock

In compliance with the Order dated 10th November 2025, passed by the Hon'ble Court of the Hon'ble XI Addl. District and Sessions Judge, (Dedicated Commercial Court), Rural District, Bengaluru in Commercial O.S. No. 199/2025 (DPAC Ventures LLP vs. Exotic Mile Private Limited), Exotic Mile Private Limited hereby notifies the

The products of Exotic Mile Private Limited, which were formerly sold under the trademark "Boult", shall, with effect from 10.11.2025, be sold, offered for sale, solicited, advertised and displayed under the mark "GoBoult (formerly Boult)".

Exotic Mile Private Limited Ground Floor, DLF Plaza Tower, DLF Phase 1, Sector 26A,

following to the general public:

All members of the public, trade, distributors, and business partners are advised to take note of the above change.

Gurugram, Haryana 122002

Have fun with facts on Sundays

Catch the latest column of



A quiz on the week's development.



DELHI DEVELOPMENT AUTHORITY (MASTER PLAN SECTION)

PUBLIC NOTICE New Delhi, 22nd November, 2025

File No.: PLG/MP/0091/2022/F-20. Delhi Development Authority Central Government has proposed modification in 'Chapter - 20 on Fransit Oriented Development (TOD) in Master Plan for Delhi 2021' under Section 11-A of the DD Act. The proposed modification to the TOD policy is hereby put up in public domain for inviting objections/ suggestions. Any person having any objection/ suggestion with respect to the proposed modification, may send the same in writing to the Commissioner-cum-Secretary, Delhi Development Authority, 'B' Block, Vikas Sadan, New Delhi-110023 or via online portal https://clu.dda.org.in or via e-mail to mpd2021.public@dda.org.in within a period of Forty-Five (45) days from the date of issue of this Notice. The person making the objection/suggestion should also give her/his Name, Address and Telephone/ Contact Number(s)/ Email IDs, which should be readable.

The text along with the map indicating the proposed modification is available on the following links: https://dda.gov.in/mpd-2021public-notices-2025 and https://clu.dda.org.in.

The draft policy text with the map shall also be available for inspection at the Office of the Dy. Director, Master Plan Section, 6th Floor, Vikas Minar, IP Estate, New Delhi-110002, on all working days during the above referred period.

Commissioner-cum-Secretary **Delhi Development Authority**

दिनांक : 21 / 11 / 2025

🖪 ddaofficial 🛛 official_dda 🎯 official_dda



यमूना एक्सप्रेसवे औद्योगिक विकास प्राधिकरण प्रथम तल, कॉमर्शियल कॉम्पलेक्स, पी–2, सैक्ट्र–ओमेगा–1, ग्रेटर नौएडा, जनपद गौतमबुद्ध नगर, 201308 (उ.प्र.)

पत्राँक : YEIDA / उद्योग / 2025 / 9283

सार्वजनिक सूचना

सर्वसाधारण को सूचित करना है कि यमुना एक्सप्रेसवे औद्योगिक विकास प्राधिकरण के अन्तर्गत आवंटित किये गये ऐसे औद्योगिक भूखण्ड जिनकी चैकलिस्ट पूर्व में जारी की जा चुकी है तथा जिनकी 60 दिन की अवधि समाप्त होने के पश्चात भी लीजडीड का निष्पादन नहीं किया जा रहा है, ऐसे सभी भूखण्डों की निरस्तीकरण की कार्यवाही प्रक्रियाधीन है। भूखण्डों की सूची प्राधिकरण के वेबसाईट में PUBLIC ANNOUNCEMENT में अपलोड कर

अतः सूचित किया जाता है कि उक्त सार्वजनिक सूचना के प्रकाशित होने के 10 दिनों के अन्दर लीजडीड निष्पादित कराना सुनिश्चित करें, अन्यता आवंटन को भूखण्डों की सूची देखने हेतु निरस्त करने की कार्यवाही की जायेगी।

सहायक महाप्रबंधक (उद्योग)

यमुना एक्सप्रेसवे औद्योगिक विकास प्राधिकरण के अधिसूचित क्षेत्र में प्राधिकरण द्वारा स्वीकृत मास्टर प्लान के अतिरिक्त प्लाटिंग / हाउसिंग / कॉलोनी या किसी भी प्रकार का अन्य निर्माण पूरी तरह से अवैध हैं। सामान्यजन इस प्रकार की खरीदफरीख्त से पूर्णतः सचेत रहें तथा कॉलोनाइजर के भ्रामक विज्ञापनों से बचें। अधिक जानकारी के लिए प्राधिकरण की वेबसाइट <u>www.yamunaexpresswayauthority.com</u> देखें ।



MAX ISERVICES LIMITED CIN: L24223PB1988PLC008031

Registered Office: Bhai Mohan Singh Nagar, Village Railmajra, Tehsil Balachaur, District Nawanshahr, Punjab – 144 533

Corporate Office: L20M(21), Max Towers, Plot No. – C-001/A/1, Sector – 16B, Noida - 201 301 Tel: +91-120-4696000

Website: www.maxfinancialservices.com E-mail: investorhelpline@maxfinancial

NOTICE OF POSTAL BALLOT AND REMOTE E-VOTING INFORMATION

Members are hereby informed that the Company has, on November 21, 2025, sent the notice of Postal Ballot through electronic mode in compliance with the provisions of section 110 of the Companies Act, 2013 read with the Companies (Management and Administration) Rules, 2014, including any statutory modification or re-enactment therec for the time being in force read with the General Circular No. No. 03/2025 dated September 22, 2025 (in continuation to the to the circulars issued earlier in this regard) ssued by the Ministry of Corporate Affairs (the "MCA Circulars"), Regulation 44 of the Securities and Exchange Board of India (Listing Obligations and Disclosure Requirements) Regulations, 2015 ("Listing Regulations") and pursuant to any other applicable laws, rules and regulations, to seek approval of members by way of specia resolutions, in the manner as set out in the Notice of Postal Ballot by means of remote

e-voting only. The remote e-voting period commences on Saturday, November 22, 2025, at 9:00 a.m (IST) and shall end on the close of working hours, i.e., by 5:00 p.m. on Sunday, Decembe 21, 2025 (IST) (both days inclusive), after which the e-voting module shall be disabled by

In compliance with the MCA Circulars, physical copies of the Notice will not be circulated to the members. However, it is clarified that all the persons who are members of the Company as on November 14, 2025 ("Cut-off date") (including those members who may not have received this Notice due to non-registration of their email IDs with the Compan or with the Depositories) shall be entitled to vote in relation to the resolutions specified in

Details of the process and manner of remote e-voting, along with the User ID and password, are provided over email to all shareholders who have registered their email

Any member who does not receive the Postal Ballot Notice may obtain the same by sending an email to <u>investor@masserv.com</u> or <u>sm@masserv.com</u>. The same can also be downloaded from the Company's website by clicking the link given below: https://maxfinancialservices.com/static/uploads/postalballotnotice/postal-ballot-notice

dated-november-11-2025.pdf Please treat this Notice as our attempt to reach all our members who have missed or no received other communication on this subject matter and intend to participate in the proposed remote e-voting.

Process for those shareholders whose email IDs are not registered with the lepositories and shareholders whose shares are in physical form for procuring a user ID and password, and registration of email IDs for the remote e-voting are

(i) In case shares are held in physical mode, please send a scanned copy of the certificate (front and back) by email to investor@masserv.com or sm@masserv.com. Subject of email should be:- password for postal ballot of Max Financial Service Limited record date 14/11/2025 folio no:.- (mention folio no.)

ii) In case shares are held in demat mode, please send a copy of the client master to investor@masserv.com or sm@masserv.com. Subject of email should be password for postal ballot of Max Financial Services Limited record date 14/11/2025 DPID-CLID (mention 16 DIGIT DPID+CLID)

The Chairman or any other person authorized by the Chairman shall declare the results o the postal ballot on Tuesday, December 23, 2025. The results of the Postal Ballot, along with the Scrutinizer's report, will be hosted on the websites of the Company i.e www.maxfinancialservices.com and also shall be communicated to BSE Limited ("BSE") and National Stock Exchange of India Limited ("NSE"), where the Company's Equity Shares are listed and be made available on their respective websites viz. www.bseindia.com and www.nseindia.com. The Company will also display the results a

its registered and corporate offices. In case of any grievances/queries relating to e-voting, members may refer FAQs and user manual for shareholders to cast their votes in Help section at www.evoting.nsdl.com or contact at evoting@nsdl.com. Further, in case of grievances pertaining to the remote e-voting system, members may contact Ms. Pallavi Mhatre. Sr. Manager. NSDL. 4th Floor A Wing, Trade World, Kamala Mills Compound, Senapati Bapat Marg, Lower Parel, Mumbai – 400 013, email <u>evoting@nsdl.com</u> or <u>pallavid@nsdl.co.in</u> or contact at 022-24994738 or at toll free number 1800-222-990 or alternatively members may contact the Registrar and Transfer Agent of the Company M/s. Mas Services Limited, concerned official Mr. Sharwan Mangla, General Manager at 011-41320336 or sm@masserv.com.

By Order of the Board For Max Financial Services Limited

Siddhi Suneja

Place: Noida U.P

Company Secretary & Compliance Officer Membership No. ACS - 57747

Muktsar

Muktsa

Muktsar

Muktsa

Muktsar

Nabha

ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਦੀ ਵੈਰਾਗ ਤੇ ਰੂਹਾਨੀਅਤ ਭਰੇ ਮਾਹੌਲ 'ਚ ਆਰੰਭਤਾ

रेम मेर्ट्स DESH SEWAK

ਗੁਰਿਆਈ ਅਸਥਾਨ ਗੁ. ਦਮਦਮਾ ਸਾਹਿਬ ਪਾ. ਦਸਵੀਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ



ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ : ਨੌਵੇਂ ਪਾਤਸ਼ਾਹ ਸੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਦੇ ਸਮਾਗਮਾਂ ਦੀ ਅੱਜ ਗੁਰਦੁਆਰਾ ਗੁਰਿਆਈ ਅਸਥਾਨ, ਪਾ ਦਸਵੀਂ, ਗੁ: ਦਮਦਮਾ ਸਾਹਿਬ (ਗੁਰੂ ਕੇ ਮਹਿਲ ਭੋਰਾ ਸਾਹਿਬ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਵੈਰਾਗ ਅਤੇ ਰੂਹਾਨੀਅਤ ਭਰੇ ਮਾਹੌਲ ਵਿਚ ਸ਼ਰਆਤ ਹੋ ਗਈ ਹੈ। ਸਮਾਗਮਾਂ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਤਖਤ ਸੀ ਕੇਸਗੜ੍ਹ ਸਾਹਿਬ,ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਨੇ ਦੱਸਿਆ ਕਿ ਅੱਜ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ।

ਜੋੜਨਗੇ।ਇਸ ਮੌਕੇ ਉਕਤ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਅੰਤਿਗ ਕਮੇਟੀ ਮੈਂਬਰ ਡਾ ਦਿਲਜੀਤ ਸਿੰਘ ਭਿੰਡਰ, ਸ਼ੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸਿੰਘ ਤਰਨਾ ਦਲ ਸ਼ਹੀਦੀ ਬਾਗ ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, ਮੀਤ ਸਕੱਤਰ ਸ. ਗੁਰਨਾਮ ਸਿੰਘ, ਮੀਤ ਸਕੱਤਰ ਸ. ਕੁਲਦੀਪ ਸਿੰਘ ਰੋਡੇ, ਗੁਰਦੁਆਰਾ ਇੰਸਪੈਕਟਰ ਚੀਫ ਸ. ਜਗਦੀਸ਼ ਸਿੰਘ ਬੁੱਟਰ, ਅਨੂਵ ਜੈਨ ਵੱਲੋਂ ਆਪਣੇ ਪਹਿਲ੍ਹੀ ਵਾਰ

|ਤੋਂ ਪਰੇ ਦਿਲਾਂ ਨੂੰ ਜੋੜਦੀ

|ਹੈ। ਅਨੁਵ ਜੈਨ ਕਹਿੰਦੇ

ਹਨ, "ਦਸਤਖ਼ਤ ਐਸਾ

ਮਹਿਸੂਸ ਹੁੰਦਾ ਹੈ ਜਿਵੇਂ ਮੈਂ ਉਸ ਕਹਾਣੀ

'ਤੇ ਆਪਣਾ ਨਾਮ ਲਿਖ ਰਿਹਾ ਹਾਂ, ਜੋ

ਸਾਲਾਂ ਪਹਿਲਾਂ <u>ਸ਼ੁਰ</u> ਹੋਈ ਸੀ। ਇਹ ਟੂਰ

ਸਿਰਫ਼ ਪ੍ਰਦਰਸ਼ਨਾਂ ਦੀ ਲੜੀ ਨਹੀਂ ਹੈ;

ਇਹ ਇੱਕ ਆਲਿੰਗਨ ਹੈ—ਉਥੇ ਜਿੱਥੋਂ

ਮੈਂ ਆਇਆ ਹਾਂ ਅਤੇ ਜਿੱਥੇ ਇਹ ਸੰਗੀਤ

ਕੁਲ਼ੈਕਟਰ ਦਰਜਾ ਅਵੱਲ-ਕਮ- ਉਪ ਮੰਡਲ ਮੈਜਿਸਟਰੇਟ

ਮਤਵਫੀ ਬਲਵੰਤ ਕੌਰ ਪਤਨੀ ਪਿਆਰਾ ਸਿੰਘ ਤਹਿਸੀਲ

. ਪਟਿਆਲਾ ਵਲੋਂ ਕੀਤੀ ਗਈ ਵਸੀਅਤ ਖਾਨਗੀ ਮਿਤੀ

12.5.2024 ਦੇ ਆਧਾਰ ਤੇ ਦਰਜ ਹੋਇਆ ਹੈ। ਇਹ

ਇਤਕਾਲ ਮੁਤਵਫੀ ਬਲਵੰਤ ਕੌਰ ਪਤਨੀ ਪਿਆਰਾ

ਤੇ ਹਰਦੀਪ ਸਿੰਘ ਪੱਤਰ ਪਿਆਰਾ ਸਿੰਘ ਦੇ ਹੱਕ ਵਿੱਚ

ਦਰਜ ਹੋਇਆ ਹੈ। ਇਸ ਕੇਸ ਦੀ ਅਗਲੀ ਤਾਰੀਖ ਪੇਸੀ

ਮਿਤੀ: 08.12.2025 ਲਈ ਨਿਯਤ ਹੈ। ਇਸ ਲਈ ਇਸ

ਇਸ ਇੰਤਕਾਲ ਜਾਂ ਵਸੀਅਤ ਸਬੰਧੀ ਕਿਸੇ ਵੀ ਪਿਰ ਜਾਂ ਵਿਅਕਤੀ ਨੂੰ ਇਤਰਾਜ ਹੈ ਤਾਂ ਉਹ ਇਸ ਅਦਾਲਤ ਵਿੱਚ

ਉਪਰੋਕਤ ਮਿਤੀ ਤੋਂ ਪਹਿਲਾ−ਪਹਿਲਾ ਇਤਰਾਜ਼ ਪੇਸ਼ ਕਰ

ਸਕਦਾ ਹੈ ਅਤੇ ਬਾਅਦ ਵਿੱਚ ਪਾਪਤ ਇਤਰਾਜ ਤੇ ਕੋਈ

ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ

ਲਿਆਂਦੀ ਜਾਵੇਗੀ। ਅੱਜ ਮਿਤੀ 19.11.2025 ਨੂੰ ਮੇਰੇ

ਦਸਤਖਤਾਂ ਤੇ ਮੋਹਰ ਅਦਾਲਤ ਨਾਲ ਇਹ ਨੋਟਿਸ ਜਾਰੀ

ਪਿੰਡ ਰਕਬਾ ਸੀਰਵਾਲੀ ਗੁਰਬਾਨ ਸੀਰਵਾਲੀ ਗੁਰਬਾਨ ਸਿੰਘ ਪੁੱਤਰ ਰੁੜ ਸਿੰਘ ਪੁੱਤਰ ਜੋੜਾ ਸਿੰਘ ਵਾਸੀ ਪਿੰਡ ਸੀਰਵਾਲੀ ਤਹਿਸੀਲ ਵਾਂ ਜਨਾ ਸ੍ਰੀ ਮੁਕਤਸਰ ਸਾਹਿਬ। ਬਨਾਮ ਬਨਾਮ ਬਰੀਵਾਲਾ ਜਿਲਾ ਸ਼੍ਰੀ ਮੁਕਤਸਰ ਸਾਹਿਬ 4 ਪੀ (30 ਆਨ ਲਾਈਨ 2025) ਰਜੂਆ ਮਿਤੀ 15-10-2025 ਕਿਸਮ ਮਿਤੀ ਤਕਸੀ।

ਬਾ-ਅਦਾਲਤ ਹਰਜੋਤ ਕੋਰ. ਪੀ.ਸੀ.ਐਸ.. ਸਹਾਇਕ

ਕੁਲੈਕਟਰ ਦਰਜਾ ਅਵੱਲ-ਕਮ-ਉਪ ਮੰਡਲ ਮੈਜਿਸਟਰੇਟ

ਪਟਿਆਲਾ।

ਨੋਟਿਸ

ਉਕਤ ਮੁਕੱਦਮੇ ਵਿੱਚ ਇਸ ਅਦਾਲਤ ਵਿੱਚ ਇਤਕਾਲ

ਤੰਬਰ 12604 ਵਾਕਾ ਰਕਬਾ ਜੱਸੇਵਾਲ, ਤਹਿਸੀ

ਪਟਿਆਲਾ ਪਾਪਤ ਹੋਇਆ ਹੈ। ਇਹ ਇੰਤਕਾਲ ਵਰਾਸਤ

। ਤਵਫੀ ਬਲਵੰਤ ਕੌਰ ਪਤਨੀ ਪਿਆਰਾ ਸਿੰਘ ਤਹਿਸੀਨ

ਪੁਟਿਆਲਾ ਵਲੋਂ ਕੀਤੀ ਗਈ ਵਸੀਅਤ ਖਾਨਗੀ ਮਿਤੀ

12.5.2024 ਦੇ ਆਧਾਰ ਤੇ ਦਰਜ ਹੋਇਆ ਹੈ। ਇਹ

ਇੰਤਕਾਲ ਮੁਤਵਫੀ ਬਲਵੰਤ ਕੌਰ ਪਤਨੀ ਪਿਆਰਾ ਸਿੰਘ ਵਲੋਂ ਕੀਤੀ ਗਈ ਵਸੀਅਤ ਖਾਨਗੀ ਦੇ ਅਧਾਰ

ਤੇ ਹਰਦੀਪ ਸਿੰਘ ਪੱਤਰ ਪਿਆਰਾ ਸਿੰਘ ਦੇ ਹੱਕ ਵਿੱਚ

ਦਰਜ ਹੋਇਆ ਹੈ। ਇਸ ਕੇਸ ਦੀ ਅਗਲੀ ਤਾਰੀਖ ਪੇਸੰ

ਮਿਤੀ: 08.12.2025 ਲਈ ਨਿਯਤ ਹੈ। ਇਸ ਲਈ ਇ

ਨੋਟਿਸ਼ ਰਾਹੀ ਇਹ ਸ਼ਚਿਤ ਕੀਤਾ ਜਾਂਦਾ ਹੈ ਕਿ ਅਗਰ

ਵਿਅਕਤੀ ਨੂੰ ਇਤਰਾਜ ਹੈ ਤਾਂ ਉਹ ਇਸ ਅਦਾਲਤ ਵਿੱਚ

ਤੇਪਰੋਕਤ ਮਿਤੀ ਤੋਂ ਪਹਿਲਾ-ਪਹਿਲਾ ਇਤਰਾਜ਼ ਪੇਸ਼ ਕਰ

*ਸ*ਦਾ ਹੈ ਅਤੇ ਬਾਅਦ ਵਿੱਚ ਪ੍ਰਾਪਤ ਇਤਰਾਜ ਤੇ ਕੋਈ

ਮੌਰ ਨਹੀਂ ਕੀਤਾ ਜਾਵੇਗਾ ਅਤੇ ਇਸ ਇਤਕਾਲ ਸਬੰਧੀ

ਅੱਜ ਮਿਤੀ 19.11.2025 ਨੂੰ ਮੇਰੇ ਦਸਤਖਤਾਂ ਤੇ ਮੋਹਰ

ਕੇਸ ਨੰ. 108/ਖਾਨਗੀ, ਫੈਸਲਾ: ਪੈਂਡਿੰਗ

ਸਹਾਇਕ ਕੁਲੈਕਟਰ ਦਰਜਾ ਅਵੱਕ

ਟਸ ਰਾਹੀ ਇਹ ਸਚਿਤ ਕੀਤਾ ਜਾ

ਨੰਬਰ 1460 <u>/</u>ਪੇਸ਼ੀ ਮਿਤੀ: 20/11/25

ਪਬਲਿਕ ਨੌਟਿਸ ਵਾ ਅਦਾਲਤ ਸ਼੍ਰੀਮਤੀ ਚਰਨਜੀਤ ਕੌਰ ਨਾਇਬ ਤਹਿਸੀਲਚ ਬਰੀਵਾਲਾ ਵਿਲਾ ਦੀ ਪਾ

ਕੇਸ ਨੂੰ . 107/ਖਾਨਗੀ , ਫੈਸਲਾ: ਪੈਂਡਿੰਗ

ਸ਼ਾਮਿਲ ਹੋਈਆਂ

ਭਾਈ ਜਸਬੀਰ ਸਿੰਘ ਅਤੇ ਭਾਈ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ।

ਾ ਕੌਰ ਵਿਧਵਾ ਹਰਨੇਕ ਸਿੰਘ ਪੁੱਤਰ ਅਜੀਤ ਸਿੰਘ 2) ਗੁਰਪੁਤਾਪ ਸਿੰਘ ਪੁੱਤਰ ਹਰਨੇਕ ਹੋਰ ਸਿੰਘ 3) ਕੁਝੰਕ ਸਿੰਘ ਪੁੱਤਰ ਅਜੀਤ ਸਿੰਘ 2) ਗੁਰਪੁਤਾਪ ਸਿੰਘ ਪੁੱਤਰ ਹਰਨੇਕ

ਬਾ ਅਦਾਲਤ ਸ਼ੀਮਤੀ ਚਰਨਜੀਤ ਕੌਰ ਨਾਇਬ ਤਹਿਸੀਲਦਾਰ-ਕਮ-ਕੁਲੈਕਟਰ, ਦਰਜਾ ਪਹਿਲਾ, ਬਰੀਵਾਲਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਸ ਨੰਬਰ 103 ਪੀ (42 ਆਨ ਲਾਈਨ 2025) ਰਜੂਆ ਮਿਤੀ 15-10-2025 ਕਿਸਮ ਰੱ

ਜਦੀਪ ਸਿੰਘ ਪੱਤਰ ਗਰਤੇਜ਼ ਸਿੰਘ ਵਾਸ਼ੀਆਨ ਪਿੰਡ ਡੋਹਕ ਤਹਿਸੀਲ ਵਾ ਜਿ

, ਕਰਦਾਵ ਸਾਹੂ ਤਰ ਗੁਰਕਾਰ ਸਿੰਘ ਤੋਂ 3ਰ ਕਾਰ ਸਿੰਘ ਪੁੱਤਰ ਕਾਰ ਸਿੰਘ ਹੈ 10 ਜਾਣਰਾ ਸਾਹੂ ਤਰ ਰੁਸ਼ਚਾਨ ਸੰਘ ਪੁੱਤਰ ਨਛੰਤਰ ਸਿੰਘ 3) ਮੁਸ਼ਪਿੰਦਰ ਸਿੰਘ ਪੁੱਤਰ ਵਿਕਾਲਾ ਸਿੰਘ ਪੁੱਤਰ ਨਛੰਤਰ ਸਿੰਘ ਸ਼ਾਸੀ ਪਿੰਡ ਡੌਹਕ ਤਹਿ: ਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ 4) ਇਦੂਸਿੰਧ ਬੈਂਕ ਨਿਮ ਜ਼ਰਾਦ ਭਾਣਾ ਮਿਡੀ, ਸ੍ਰੀ ਮੁਕਤਸਰ ਸਾਹਿਬ ਰਾਹੀ ਬਰਾਂਚ ਮੰਨੇਜਰ 5) ਐਚ ਡੀ ਐਫ ਸੀ. ਬੈਂਕ ਲਿਮ ਫ਼ਾਾਂਚ ਕੋਟਕਪੂਰਾ ਜਿਲ੍ਹਾ ਫਰੀਦਕੋਟ ਰਾਹੀ ਬਰਾਂਚ ਮੰਨੇਜਰ

ਰਸਾਨ ਅਸਾਲਤਨ ਜਾ ਵਕਾਲਤਨ ਹਾਜਰ ਅਦਾਲਤ ਆਉਣ। ਹਾਜਰ ਅਦਾਲਤ ਉਣ ਦੀ ਸਰਤ ਵਿਚ ਇੱਕਤਰਫਾ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਬਾ ੂ ਆਦ ਕੋਈ ਕਾਬਲੇ ਉਜਰ ਸਮਾਇਤ ਨਹੀਂ ਹੋਵੇਗਾ। ਅੱਜ ਮਿਤੀ 18–11–25 ਰ ਅਤੇ ਮੋਹਰ ਅਦਾਲਤ ਨਾਲ ਇਹ ਨੋਟਿਸ ਜਾਰੀ ਕੀਤਾ ਜਾਂਦਾ ਹੈ।

ਆਪਣੀਆਂ ਟੀਮਾਂ ਨੂੰ ਸਹਾਨੂਭੂਤਿਪੂਰਣ

ਬਣਾਇਆ ਹੈ।ਲੋੜ ਅਤੇ ਮੁਸ਼ਕਲ ਦੇ ਸਮੇਂ ਹੈ।ਨਿਰੰਤਰ ਸੁਧਾਰ ਦੀ ਇਸ ਵਚਨਬੱਧਤਾ ਨੇ ਸਾਨੂੰ ਤਿੰਨ ਲਗਾਤਾਰ ਸਾਲਾਂ ਤੱਕ

ਅੰਕੜੇ ਸਾਡੀ ਓਪਰੇਸ਼ਨਲ ਕੁਸ਼ਲਤਾ ਨੂੰ ਦਰਸਾਉਂਦੇ ਹਨ। ਨਾਲ ਹੀ ਇਹ ਸਭ ਤੋਂ

137

139

140

142

143

148

150

152

160

163

165

167

Account Name

Sunil Kumar

Harpreet Singh

Parminder Singh

Gurmukh Singh

146 Parminderdeep Singh Chahal

Mohit Bansal

138 Charanjit Kau

141 Parminder Singh

144 Inderjit Kaur

145 Jinder Kaur

147 Amarjeet Kaur

Kuldeep Ram

149 Mandeep Pal Singh

Jaspreet Kaur

151 Rajwinder Singh

153 Rekha Rani

155 Rekha Rani

156 Rekha Rani

157 Jasbir Kaur

158 Beant Singh

159 Beant Singh

162 Sarbjit Kaur

161 Darshana Devi

164 Shashi Sehgal

Deepak

166 Sarabjit Kaur

Darshana Devi

Shashi Sehga

Sarabjit Kaur

Mandeep Pal Singh

154 Paramjeet Singh Jhinjer

Lakhwinder Singh

ਰੱਖਣ ਵਿੱਚ ਸਮਰੱਥ ਬਣਾਇਆ ਹੈ। ਇਹ ਵੱਧ ਲੋੜ ਦੇ ਸਮੇਂ ਪਰਿਵਾਰਾਂ ਨੂੰ ਅਕੇਲਾ ਨਾ ਛੱਡਣ ਦੀ ਸਾਡੀ ਵਚਨਬੱਧਤਾ ਦਾ ਵੀ ਪਮਾਣ ਹਨ।

21356400073665

21356900000184

21356400082625

21356400060050

21756400198166

21755600001063

21756400198745

21755600001048

21756100007246

21756900007206

21755600000412

21756400198943

21756400199792

21755600000818

21755600000859

21755600000966

21755600001014

21755600000958

21756400176782

21755600001071

21756900001365

21756100007410

21756400182590

21756400166577

21755600001022

21756400205987

21756400166817

21756400179067

21756400184216

Account Number | Branch

21356400096658 Muktsar

FEDERAL BANK

ਕਲੇਮ ਸੈਟਲਮੈਂਟ 99 ਪ੍ਰਤੀਸ਼ਤ ਤੋਂ ਵੱਧ THE FEDERAL BANK LTD. Regional Office: SCF 15-16, BRS Nagar Near Orient Cinema Ludhiana, Punjab- 141001

Barnala

Barnala

Barnala

Barnala

Barnala

Barnala

Barnala

Bathinda

Bathinda

Bathinda

Bathinda

Ludhiana

20516100009423

20516400134772

20516400128139

20516400128121

20516400128154

20516400128147

21336400048701

21336400048719

21336100007312

21336400046481

13726100023642

13726400018243

13726400016783

13726900001913

13726400017666

13726900001418

13726900001244

13726900001509

13726100023329

13726400020215

NOTICE FOR PRIVATE SALE OF GOLD Notice is hereby given for the information of all concerned that Gol Ornaments pledged in the following Gold loan accounts, with the under mentioned branches of the Bank, which are overdue for redemption and which have not been regularized so far inspite of repeated notices, will be r sale in the branch on or after 08.12.2025 as shown above Branch S.No. Account Name Account Number **Gurnaib Singh** 20516400134533 Barnala Jaswinder Singh 20516100009225 Barnala

ਵਿੱਚ ਅਸੀਂ ਆਪਣੀਆਂ ਪ੍ਣਾਲੀਆਂ ਵਿੱਚ ਲਗਾਤਾਰ ਸੁਧਾਰ ਕੀਤੇ ਹਨ। ਕਲੇਮ ਪ੍ਰਕਿਰਿਆਵਾਂ ਨੂੰ ਆਸਾਨ

This is to inform that Smt. Nazima Kahtoon W/ Sahib Hussain is the owner of the property constructed on plot measuring 50 square yard ituated in Model Colony, Village Jagirpur udhiana and comprised of Khata no. 31/32 32/33 Khasra no. 3//5, 3//6 as entered in thi jamabandi for the years 2009-10 of Villagi agirpur Hadbast no. 70 Tehsil and Distric

he Original sale deed dated 01.07.2011 bearing vasika no. 7291 in favour of Sh. Om Parkash S/ Sh. Shankar Lal has loss and misplaced by th Smt. Nazima Kahtoon W/o Sahib Husssain. Th said property is unencumbered and no mortgage has been created over the said property in favour of any Bank or Institution. mt. Nazima Kahtoon W/o Sahib Hussain who will mortgage the said property in favour of Roha Housing Finance Pvt. Ltd, Feroze Ghandi Market, Ludhiana. If anybody finds out the sale deed or has any objection to the mortgage then h should hand over the same to the undersign within 7 days of this publication otherwise be deemed that there is no objection to anyb Alok Mohindra Advocate, Chamber No. 230 District Court, Ludhiana, Mb:- 9814134452 Roha Housing Finance Pvt. Ltd, Feroze Ghand

ਪਬਲਿਕ ਨੋਟਿਸ ਬਾ ਅਦਾਲਤ ਸ਼੍ਰੀਮਤੀ ਚਰਨਜੀਤ ਕੌਰ ਨਾਇਬ ਤਹਿਸੀਲਦਾਰ-ਕਮ-ਕੁਲੈਕਟਰ, ਦਰਜਾ ਪਹਿਲਾ, ਬਰੀਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ ਕੌਸ ਨੰਬਰ 102 ਪੀ (43 ਆਨ ਲਾਈਨ 2025) ਰਜੂਆ ਮਿਤੀ 15-10-2025 ਕਿਸਮ ਕੌਸ ਤਰਸੀਮ ਪਿੰਡ ਯਗਤਾ ਕੌਜਕਾ

ਤਕਸੀਮ ਫ਼ਿਰਕਥਾ ਫੌਰਕ ਗੁਗਰੰਜ ਸਿੰਘ ਪੁੱਤਰ ਜਲੌਰ ਸਿੰਘ 2) ਸੁਖਪੀਤ ਕੌਰ ਪਤਨੀ ਗੁਰਤੇਜ ਸਿੰਘ ਇਹਰਾਜਦੀਪ ਸਿੰਘ ਸ਼੍ਰੀ ਮੁਕਤਮਰ ਸਾਹਿਬ

ਬਨਾਮ 1) ਸੁਖਰੀਪ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਪੁੱਤਰ ਚਨਾਂਕ ਸਿੰਘ, 2) ਜਗਦੀਪ ਸਿੰਘ ਪੁੱਤਰ ਗੁਰਪੁਤਾਪ ਸਿੰਘ ਪੁੱਤਰ ਚਨਾਂਕ ਸਿੰਘ, 3) ਸੁਖਦੇਵਾਂ ਕੌਰ ਵਿਧਾਵਾ ਚਰਨਾਂਕ ਸਿੰਘ ਪੁੱਤਰ ਮੁਸੀਤ ਸਿੰਘ, 4) ਗੁਰਪੁਤਾਪ ਸਿੰਘ ਪੁੱਤਰ ਚਨਾਂਕ ਸਿੰਘ ਪੁੱਤਰ ਅਜੀਤ ਸਿੰਘ, 5) ਜ਼ੁੰਕ ਸਿੰਘ ਪੁੱਤਰ ਆਇਂਥੇ ਸਿੰਘ ਪੁੱਤਰ ਦਿਨਾਂ ਸਿੰਘ, 6) ਚਰੁਕੁਨ ਸਿੰਘ ਪੁੱਤਰ ਆਇਂਥੇ ਸਿੰਘ ਪੁੱਤਰ ਨਿਧਾਨ ਸਿੰਘ ਬਾੜੀ ਚਿੰਡ ਬੰਦਕ ਰਹਿ: ਵਾਂ ਜਿਲਾ ਸ੍ਰੀ ਮੁਕਤਸ਼ਕ ਸਾਹਿਬ, 7 ਅੱਗ ਤੀ ਅੱਗ ਸੀ. ਬੈਂਕ ਸਿੰਮ ਬਾਤਾਂ ਚਿੰਕ ਫੋਰਪੁਰਾ ਜਿਲਾ ਚਰੀਖਕੌਟ ਵਾਰੀ ਬਰਾਂ ਚਰਾਂ ਕੇ ਲੋਗ 8) ਹਰਮਾਨ ਸਿੰਘ ਪੁੱਤਰ ਅੱਸਥੇ ਸਿੰਘ ਪੁੱਤਰ ਨਿਧਾਨ ਸਿੰਘ ਵਾਲੀ ਪਿੰਡ ਡੰਕਰ ਤਹਿ: ਵਾਂ ਜਿਲਾ ਸ੍ਰੀ ਮੁਕਤਸ਼ਕ ਸਾਹਿਬ

ਸ਼ਬਜ਼ ਤਕਸੀਮ ਮਕਾਜੀ ਤਵਾਦੀ 375 ਕਨਾਲਾਂ 1 ਮਕਲੇ ਵੇਵਟ ਨੇਜ਼ਰ ਸਪੰਭ ਰਾਸਤ ਤਕਸੀਮ ਮਕਾਜੀ ਤਵਾਦੀ 375 ਕਨਾਲਾਂ 1 ਮਕਲੇ ਵੇਵਟ ਨੇਜ਼ਰ 16 ਚੜ੍ਹੇ ਰ 541 ਤੋਂ 546 ਵਾਕਿਆ ਰਕਸ਼ਾ ਪਿੰਡ ਡੋਹਕ ਤਹਿੰਹ ਵਾ ਜਿਲਾ ਸ੍ਰੀ ਮੁਕਤਸਰ ਸਾਹਿ ਯੋਵੀ ਸਾਲ 2019–2020 ਹਦਸ਼ਸਤ ਨੇਸ਼ਰ 146 ਉਕਤ ਆਨੁਵਾਨ ਤਕਸੀਮ ਕੇਸ਼ ਵਿੱਚ ਆਲਦੜ ਨੂੰ ਪੂਰਾ ਪੂਰਾ ਯਕੀਨ ਹੋ ਗਿਆ ਉਕਤਰਵਾਦੀ ਦੀ ਮਾਮੂਲੀ ਤਰੀਕੇ ਨਾਲ ਮਿਨ ਤੋਂ ਤਾਮੀਲ ਹੋਣੀ ਮੁਕਵਿਲ ਹੋ। ਕਮੇਵਿ ਉਕਤਰਵਾਦੀ ਦੀ ਮਾਮੂਲੀ ਤਰੀਕੇ ਨਾਲ ਮਿਨ ਤੋਂ ਤਾਮੀਲ ਹੁੰਦੀ ਮੁਕਵਿਲ ਹੋ। ਕਮੇਵਿ

ਾਰੀਖ ਪੇਸ਼ੀ ਮਿਤੀ 09–12–2025 ਨਿਸ਼ਚਿਤ ਹੈ। ਇਸ ਇਸ਼ਤਿਹਾਰ ਰਾਹੀ ਉਤਰਵਾਦੀ ਚਿਤ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਛਪਣ ਦੇ 21 ਦਿਨਾਂ ਦੇ ਅੰਦਰ ਅੰਦਰ ਆਪ ਖੁ ਜਾਂ ਵਾਰਸਾਨ ਅਸਾਲਤਨ ਜਾ ਵਕਾਲਤਨ ਹਾਜ਼ਤ ਅਦਾਲਤ ਆਉਣ। ਹਾਜ਼ਰ ਅਦਾਲਤ । ਜਾਉਣ ਦੀ ਸੂਰਤ ਵਿਚ ਇੱਕਤਰਕਾ ਕਾਰਵਾਈ ਅਲਲ ਵਿਚ ਲਿਆਦੀ ਜਾਰੇਗੀ। ਸਾਘ ਸ਼ਿਲਨੇ ਮਿਆਦ ਕੋਈ ਕਾਬਲੇ ਉਜ਼ਰ ਲਮਾਇਤ ਨਹੀਂ ਹੋਵੇਗਾ। ਅੱਜ ਮਿਤੀ 18-11-2 15 ਨੂੰ ਮੌਰੇ ਹਸਤਾਬਕ ਅਤੇ ਮਿਤ ਅਦਾਲਤ ਹਾਨ ਇਹ ਨਿੱਟਸ ਜਾਰੀ ਕੀਤਾ ਜਾਂਦਾ ਹੈ। ਨੇਸ਼ਰ /ਰੀਡਰ ਮਿਤੀ /2025 ਸਹਾਇਕ ਕੁਲੋਕਟਰ, ਦਰਜਾ ਪਹਿਲਾ, ਸ਼ਕੀਵਾਲ

ਉਕਤ ਮੁਕੱਦਮੇ ਵਿੱਚ ਇਸ ਅਦਾਲਤ ਵਿੱਚ ਇੰਤਕਾਲ ਨੇਬਰ 13030 ਵਾਕਾ ਰਕਬਾ ਸਿੱਧਵਾਲ ਤਹਿਸੀਲ CIN: L24223PB1988PLC008031 *ਮੁ*ਟਿਆਲਾ ਪ੍ਰਾਪਤ ਹੋਇਆ ਹੈ, ਇਹ ਇੰਤਕਾਲ ਵਰਾਸਤ

Website: www.maxfinancialservices.com

ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੰਪਨੀ ਨੇ ਮਿਤੀ 21 ਨਵੰਬਰ, 2025 ਨੂੰ ਕੰਪਨੀ

21 ਦਸੰਬਰ, 2025 ਸ਼ਾਮ 5:00 ਵਜੇ ਬੈਦ ਹੋ ਜਾਵੇਗੀ, ਜਿਸ ਉਪਰੌਤ ਈ-ਵੋਟਿੰਗ ਮਡਿਊਲ

ਐਮਸੀਏ ਸਰਕੂਲਰਾਂ ਦੀ ਪਾਲਣਾ ਕਰਦੇ ਹੋਏ ਮੈਂਬਰਾਂ ਨੂੰ ਨੋਟਿਸ ਦੀਆਂ ਭੌਤਿਕ ਕਾਪੀਆਂ ਨਹੀਂ

ਪਾਸਵਰਡ ਉਨਾਂ ਸਾਰੇ ਸ਼ੇਅਰਧਾਰਕਾਂ ਨੂੰ ਜਿਨਾਂ ਨੇ ਆਪਣੇ ਈ ਮੇਲ ਪਤੇ ਰਜਿਸਟਰਡ ਕਰਵਾਏ ਹਨ ਨੂੰ ਈ ਪੇਲ ਰਾਹੀਂ ਕੇਜ਼ੇ ਗਏ ਹਨ।

com ਅਤੇ sm@masserv.com 'ਤੇ ਈਮੇਲ ਭੇਜ ਕੇ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਨੂੰ ਕੰਪਨੀ ਦੀ ਵੈੱਬਸਾਈਟ ਦੇ ਹੇਠ ਦਰਸਾਏ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕੀਤਾ ਜਾ ਸਕਦਾ https://maxfinancialservices.com/static/uploads/postalballetnotice/

ਕਿਰਪਾ ਕਰਕੇ ਇਸ ਨੌਟਿਸ ਨੂੰ ਸਾਡੇ ਸਾਰੇ ਮੈਂਬਰਾਂ ਤੱਕ ਪਹੁੰਚਣ ਦੀ ਸਾਡੀ ਕੋਸ਼ਿਸ਼ ਦੇ ਰੂਪ ਵਿੱਚ ਮੈਨੋ ਜੋ ਇਸ ਵਿਸੇ 'ਤੇ ਕੋਈ ਹੋਰ ਸੰਚਾਰ ਖੁੰਝ ਗਏ ਜਾਂ ਪ੍ਰਾਪਤ ਨਹੀਂ ਹੋਏ ਅਤੇ ਪ੍ਰਸਤਾਵਿਤ ਰਿਮੋਟ ਈ-ਵੋਟਿੰਗ ਵਿੱਚ ਹਿੱਸਾ ਲੈਣ ਦਾ ਇਰਾਦਾ ਰੱਖਦੇ ਹਨ। ਉਨ੍ਹਾਂ ਸ਼ੇਅਰਧਾਰਕਾਂ ਲਈ ਜਿਨ੍ਹਾਂ ਦੇ ਈ-ਮੇਲ ਆਈਡੀ ਡਿਪੋਟਜਟਰੀ ਨਾਲ ਰਜਿਸ਼ਟਰਡ ਨਹੀਂ

ਪ੍ਰਾਪਤ ਕਰਨ ਅਤੇ ਰਿਮੋਟ ਈ–ਵੋਟਿੰਗ ਲਈ ਆਪਣਾ ਈਮੇਲ ਰਜਿਸਟਰੰਡ ਕਰਵਾਉਣ ਦੀ ਪ੍ਰਕਿਰਿਆ ਹੇਠ ਮੁਤਾਬਕ ਹੈ :

ਪਨਿਆਂ ਦੀ ਸਕੈਨ ਕੀਤੀ ਕਾਪੀ ਈਮੇਲ investor@masserv.com ਅਤੇ sm@masserv com 'ਤੇ ਭੇਜੀ ਜਾਵੇ। ਈਮੇਲ ਦਾ ਵਿਸ਼ਾ: ਮੈਕਸ ਫਾਈਨਾਂਸ ਸਰਵਿਸਜ ਲਿਮਿਟਡ ਦੇ ਪੋਸਟਲ ਬੈਲਟ

masserv.com ਅਤੇ sm@masserv.com 'ਤੇ ਭੇਜੀ ਜਾਵੇ। ਈਮੇਲ ਦਾ ਵਿਸ਼ਾ : ਮੈਕਸ ਫਾਈਨਾਂਸ ਸਰਵਿਸ਼ਜ ਲਿਮਿਟਡ ਦੇ ਪੋਸਟਲ ਬੈਲਟ ਲਈ ਪਾਸਵਰਡ ਰੀਕਾਰਡ ਮਿਤੀ 14.11.2025 ਡੀਪੀਆਈਡੀ-ਸੀਐਲਆਈਡੀ (16 ਅਖਰਾਂ ਦੀ ਡੀਪੀਆਈਡੀ + ਸੀਐਲਆਈਡੀ ਲਿਖਿਆ ਜਾਵੇ

2025 ਨੂੰ ਪੋਸਟਲ ਬੈਲਟ ਦੇ ਨਤੀਜੇ ਘੋਸ਼ਿਤ ਕਰੇਗਾ। ਪੋਸਟਲ ਬੈਲਟ ਦੇ ਨਤੀਜੇ ਸਮੇਤ ਸਕਰੂਟੀਨਾਈਜਰ ਦੀ ਰਿਪੋਰਟ ਕੰਪਨੀ ਦੀਆਂ ਵੈੱਬਸਾਈਟਾਂ ਜਿਵੇਂ ਕਿ www.maxfinancialservices.com ਅਤੇ ਬੀਐਸਈ ਲਿਮਟਿਡ ("ਬੀਐਸਈ") ਅਤੇ ਨੈਸਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਿਟਿਡ ("ਐਨਐਸਈ") ਜਿੱਥੇ ਕੰਪਨੀ ਦੇ ਇਕਇਟੀ ਸੇਅਰ ਸਚੀਬੱਧ ਹਨ ਅਤੇ ਉਹਨਾਂ ਦੀਆਂ ਸਬੰਧਤ ਵੈਬਸਾਈਟਾਂ www.bseindia.com ਅਤੇ www.nseindia.com 'ਤੇ ਉਪਲਬਧ ਕਰਵਾਏ ਜਾਣਗੇ। ਕੰਪਨੀ ਆਪਣੇ ਰਜਿਸਟਰਡ ਅਤੇ ਕਾਰਪੋਰੇਟ ਦਫਤਰ ਵਿੱਚ ਨਤੀਜੇ

nsdl.com ਦੇ ਹੈਲਪ ਸੈਕਸ਼ਨ ਵਿਖੇ ਉਪਲੱਬਧ ਅਕਸਰ ਪੱਛੇ ਜਾਣ ਵਾਲੇ ਸਵਾਲ ਤੇ ਯੂਜਰ ਮੈਨਅਲ ਦਾ ਹਵਾਲਾ ਲੈ ਸਕਦੇ ਹਨ ਜਾਂ evoting@nsdl.co.in 'ਤੇ ਸੈਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਰਿਮੋਟ ਈ-ਵੋਟਿੰਗ ਪ੍ਰਣਾਲੀ ਨਾਲ ਸਬੰਧਤ ਸ਼ਿਕਾਇਤਾਂ ਦੇ ਮਾਮਲੇ ਵਿੱਚ ਮੈਂਬਰ ਮਿਸ ਪਲਵੀ ਮਹਾਤਰੇ, ਸੀਨੀਅਰ ਮੈਨੌਜਰ, ਐਨਐਸਡੀਐਲ, ਚੌਥੀ ਮੈਜ਼ਿਲ, ਏ-ਵਿੰਗ, ਟਰੇਡ ਵਰਲਡ ਕਮਾਲਾ ਮਿਲਜ਼ ਕੰਪਾਉਂਡ, ਸੇਨਾਪਤੀ ਬਪਤ ਮਾਰਗ, ਲੋਅਰ ਪਰੇਲ ਮੁੰਬਈ, 400013, ਈ-ਮੇਲ evoting@nsdl.co.in ਜਾਂ pallavid@nsdl.co.in ਜਾਂ ਸੰਪਰਕ 022-24994738 ਜਾਂ ਟੋਲ ਫੀ ਨੂੰ 1800-222-990, 'ਤੇ ਸੰਪਰਕ ਕਰ ਸਕਦੇ ਹਨ ਜਾਂ ਕੰਪਨੀ ਦੇ ਰਜਿਸ਼ਟਰਾਰ ਅਤੇ ਟਾਂਸਫਰ ਏਜੰਟ ਮੈਸ, ਮਾਸ ਸਰਵਿਸਜ਼ ਲਿਮਿਟਡ ਦੇ ਸਬੰਧਤ ਅਫ਼ਸਰ ਸੀ ਸ਼ਰਵਨ ਮੰਗਲਾ, ਜਨਰਲ ਮੈਨੇਜਰ

ਮੈਬਰਸ਼ਿਪ ਨੰ. ਏਸੀਐਸ: 57747

ਐਡਲਵਾਈਸ ਲਾਈਫ ਵੱਲੋਂ ਸਭ ਤੋਂ ਵੱਧ ਕਲੇਮ ਸੈਟਲਮੈਂਟ ਅਨੁਪਾਤ ਦਰਜ ਚੰਡੀਗੜ੍ਹ, 21 ਨਵੰਬਰ: ਐਡਲਵਾਈਸ ਲਾਈਫ ਨੇ ਵਿੱਤ ਵਰ੍ਹਾ 2025 ਵਿੱਚ ਮਾਰਗਦਰਸ਼ਨ ਦੇਣ ਸਮਰੱਥ ਬਣਾਇਆ ਆਪਣਾ ਸਭ ਤੋਂ ਉੱਚਾ 99.29 ਪਤੀਸ਼ਤ ਕਲੇਮ ਸੈਟਲਮੈਂਟ ਅਨੁਪਾਤ ਦਰਜ ਕੀਤਾ ਹੈ। ਕਲੇਮ ਸੈਟਲਮੈਂਟ YOUR PERFECT BANKING PARTNER ਅਨੁਪਾਤ ਭਰੇ ਗਏ ਮੌਤ ਕਲੇਮਾਂ ਅਤੇ ਕੁੱਲ ਪ੍ਰਾਪਤ ਕਲੇਮਾਂ ਦੇ ਵਿਚਕਾਰ ਦਾ ਅਨੁਪਾਤ ਹੁੰਦਾ ਹੈ।ਇਹ ਪਾਲਸੀਧਾਰਕਾਂ ਪ੍ਰਤੀ ਬੀਮਾ ਕੰਪਨੀ ਦੀ ਭਰੋਸੇਯੋਗਤਾ ਅਤੇ ਵਚਨਬੱਧਤਾ ਦਾ ਇੱਕ ਮੁੱਖ ਸੂਚਕ ਹੈ। ਐਡਲਵਾਈਸ ਲਾਈਫ ਇੰਸ਼ੋਰੈਂਸ ਦੇ ਐਮ.ਡੀ. ਅਤੇ ਸੀ.ਈ.ਓ. ਸੁਮਿਤ ਰਾਏ ਨੇ ਕਿਹਾ ਕਿ ਜਦੋਂ ਸਾਨੂੰ ਕਲੇਮ ਦੀ ਸਭ Jaswinder Singh Ashu Kumar ਤੋਂ ਵੱਧ ਲੋੜ ਹੁੰਦੀ ਹੈ, ਉਹ ਸਮਾਂ ਸੱਚਾਈ Sukhwinder Kau ਦਾ ਪਤਾ ਲਗਾਉਂਦਾ ਹੈ। ਪਿਛਲੇ ਸਾਲਾਂ Amarjit Kaur Amarjit Kau Avtar Singh Jasmeet Singh Jasmeet Singh Kulwinder Singh 13 Maninderieet Kaur Simranieet Singh 14 15 Simranieet Singh 16 Tarsem Lal 17 Rachna Chaudhary Krishan Gopal Sourav Kumar 20 Jagjit Singh 21 Monika Sahil Sharma 22 Virendra Yadav 23 Virendra Yadav 24 25 26 27 28 30 Jyoti Kiran 39 40 41 42 43 44 45 46 47 48 49 53 Surjit Kaur 58 59 60

ਸ਼ੁਗਰ ਮਿੱਲਾ ਦੇ ਭਾਰਤ ਵਿੱਚ ਰੈਗੂਲਰ ਸਪਲਾਇਰਾਂ (ਜਿੱਥੇ ਲਾਗੂ ਹੈ) ਤੋਂ ਸੀਲਬੰਦ ਟੈਂਡਰਾ ਦੀ ਮੰਗ ਕੀਤੀ ਜਾਂਦੀ ਹੈ। ਵਿਸਥਾਰਤ ਟੈਂਡਰ ਨੋਟਿਸ ਅਤੇ ਇਸ ਦੀਆਂ ਨਿਯਮਾਂ ਅਤੇ ਸ਼ਰਤਾਂ ਲਈ ਮਿੱਲ ਤੱਕ ਪਹੰਚ ਕਰ ਸਕਦੇ ਹੋ ਜਾਂ ਟੈਂਡਰ ਮਿੱਲ ਦੀ ਵੈੱਬਸਾਇਟ www.nakodarsugar.com ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਟੈਂਡਰ ਜਮਾਂ ਕਰਵਾਉਣ ਦੀ ਆਖਰੀ ਮਿਤੀ 12-12-2025 ਸ਼ਾਮ 5 ਵਜੇ ਤੱਕ ਹੈ। ਟੈਂਡਰ ਮਿਤੀ 13-12-2025 ਨੂੰ ਸਵੇਰੇ 10 ਵਜੇ ਖੋਲੇ ਜਾਣਗੇ। ਫੈਂਡਰਾਂ ਦੀ ਨੇਗੋਸ਼ੀਏਸ਼ਨ ਉਸ ਹੀ ਦਿਨ ਬਾਅਦ ਦੁਪਹਿਰ 3:00 ਵਜੇ ਕਮੇਟੀ ਦੁਆਰਾ ਘੱਟ ਰੇਟ ਵਾਲੀਆਂ ਪਾਰਟੀਆਂ ਨਾਲ ਕੀਤੀ ਜਾਵੇਗੀ। ਸੋਧ/ਵਾਧਾ/ਰੱਦ/ਸੁਧਾਈਆ, ਜੇਕਰ ਕੋਈ ਹੋਈਆਂ, ਤਾਂ ਉਹ ਉਪਰੋਕਤ ਦਰਸਾਈ ਵੈਬਸਾਈਟ ਤੇ ਅਪਲੋਡ ਕੀਤੀਆਂ ਜਾਣਗੀਆਂ। ਜਨਰਲ ਮੈਨੇਜਰ

MAX ISERVICES LIMITED

Registered Office: Bhai Mohan Singh Nagar, Village Railmajra Tehsil Balachaur, District Nawanshahr, Punjab – 144 533 Corporate Office: L20M(21), Max Towers, Plot No. - C-001/A/1, Sector - 16B Noida - 201 301

ਐਕਟ, 2013 ਦੇ ਸੈਕਸ਼ਨ 110 ਤਹਿਤ ਜਿਸਨੂੰ ਕੰਪਨੀਜ਼ (ਮੈਨੇਜਮੈਂਟ ਐਂਡ ਐਡਮਨੀਸਟ੍ਰੇਸ਼ਨ) ਰੂਲਜ਼, 2014, ਸਮੇਤ ਕੋਈ ਸਟੇਚੁਰੀ ਸੋਧ ਜਾਂ ਥੋੜੇ ਸਮੇਂ ਲਈ ਮੁੜ ਲਾਗੂ ਜਿਸ ਨੂੰ ਕਾਰਪੋਰੇਟ ੂ ਮਾਮਲੇ ਮੰਤਰਾਲੇ, ਭਾਰਤ ਸਰਕਾਰ ([']ਐਮਸੀਏ') ਦੇ ਆਮ ਸਰਕੂਲਰ ਨੰ. 3/20<mark>2</mark>5 ਮਿਤੀ 22 ਸਤੰਬਰ 2025 (ਇਸ ਸਬੰਧ ਵਿਚ ਪਹਿਲਾਂ ਜਾਰੀ ਕੀਤੇ ਗਏ ਸਰਕੁਲਰਾਂ ਦੀ ਨਿਰੰਤਰਤਾ ਵਿਚ), ਸਕਓਰਟੀਜ ਐਂਡ ਏਕਸਚੇਂਜ ਬਾਰਡ ਆਫ ਇੰਡੀਆ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕਾਊਰਮੈਂਟਸ) ਰੈਗੂਲੇਸ਼ਨਜ਼, 2015 (ਲਿਸਟਿੰਗ ਰੇਗੁਲੇਸ਼ਨਜ) ਦੇ ਰੇਗੂਲੇਸ਼ਨ 44 ਅਤੇ ਹੋਰ ਲਾਗੂ ਕਾਨੂੰਨ, ਨਿਯਮ ਅਤੇ ਰੇਗੂਲੇਸ਼ਨ ਤਹਿਤ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਨੋਟਿਸ ਭੇਜ ਦਿੱਤਾ ਗਿਆ ਹੈ, ਤਾਂ ਜੋ ਪੋਸਟਲ ਬੈਲਟ ਨੋਟਿਸ ਵਿੱਖੇ ਦਰਸ਼ਾਏ ਖਾਸ/ਸਾਧਾਰਨ ਮਤੇ 'ਤੇ ਰੀਮੋਟ ਈਵੋਟਿੰਗ ਰਾਹੀਂ ਮੈਂਬਰਾਂ ਦੀ ਮਨਜ਼ਰੀ ਲਈ ਜਾ ਸਕੇ।

ਮੈਨਐਸਡੀਐਲ ਦੁਆਰਾ ਬੈਦ ਕਰ ਦਿੱਤਾ ਜਾਵੇਗਾ।

ਭੇਜੀਆਂ ਜਾਣਗੀਆਂ। ਜਦ ਕਿ ਇਹ ਸਾਫ਼ ਹੈ ਇਹ ਸਾਰੇ ਵਿਅਕਤੀ ਜੋ ਮਿਤੀ 14 ਨਵੰਬਰ. 2025 ('ਕਟ-ਆਫ ਮਿਤੀ') ਨੂੰ ਕੰਪਨੀ ਦੇ ਮੈਂਬਰ ਹਨ (ਸਮੇਤ ਉਹ ਮੈਂਬਰ ਜਿਨ੍ਹਾਂ ਨੂੰ ਕੰਪਨੀ ਜਾਂ ਡਿਪੋਜਟਰੀ ਕੋਲ ਆਪਣਾ ਈਮੇਲ ਆਈਡੀ ਰਜਿਸਟਰਡ ਨਾ ਕਰਵਾਉਣ ਕਾਰਨ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ।) ਨੋਟਿਸ ਵਿੱਚ ਦਰਸਾਈ ਰੈਗੁਲੇਸ਼ਨ ਸਬੰਧੀ ਵੋਟ ਪਾਉਣ ਦੇ ਹੱਕਦਾਰ ਹਨ।

postal-ballet-notice-dated-november-11-2025.pdf

ਹਨ ਅਤੇ ਸ਼ੇਅਰਧਾਰਕ ਜਿਨਾਂ ਦੇ ਸ਼ੇਅਰ ਭੌਤਿਕ ਰਪ ਵਿੱਚ ਹਨ. ਲਈ ਯਜਰ ਆਈਡੀ ਤੇ ਪਾਸਵਰਡ ਜੇਕਰ ਸੇਅਰ ਭੌਤਿਕ ਰਪ ਵਿੱਚ ਹਨ ਤਾਂ ਆਪਣੇ ਸਰਟੀਫਿਕੇਟ ਦੇ ਦੋਵੇਂ (ਅੱਗੇ ਤੇ ਪਿਛੇ

ਲਈ ਪਾਸਵਰਡ ਰਿਕਾਰਡ ਮਿਤੀ 14.11.2025 ਫੋਲੀਓ ਨੰ. (ਫੋਲੀਓ ਨੰ. ਲਿਖਿਆ ਜਾਵੇ) 2. ਜੇਕਰ ਸ਼ੇਅਰ ਡੀਮੇਟ ਮੋਡ ਵਿੱਚ ਹੈ ਤਾਂ ਕਲਾਂਇਟ ਮਾਸਟਰ ਦੀ ਕਾਪੀ investor@

ਚੇਅਰਮੈਨ ਜਾਂ ਚੇਅਰਮੈਨ ਦੁਆਰਾ ਅਧਿਕਾਰਤ ਕੋਈ ਹੋਰ ਵਿਅਕਤੀ ਮੰਗਵਾਰ 23 ਦਸੰਬਰ

ਈੈ-ਵੋਟਿੰਗ ਨਾਲ ਸੰਬੰਧਿਤ ਕਿਸੇ ਵੀ ਸ਼ਿਕਾਇਤ/ਜਾਣਕਾਰੀ ਲਈ ਮੈਂਬਰ www.evoting.

ਬਾ ਹਕਮ ਬੋਰਡ ਲਈ ਮੈਕਸ ਫਾਈਨਾਸ਼ੀਅਲ ਸਰਵਿਸਿਜ਼ ਲਿਮਿਟਡ ਸਿਧੀ ਸਨੇਜਾ

CMYK

168 Sarabjit Kaur Nabha 13726400017013 Ludhiana Niraj Kumar 169 Sarabjit Kaur 21756900000177 Nabha 13726400020488 Ludhiana 170 Sarabjit Kaur Nabha Niraj Kumar 13726900001566 Ludhiana 21756900006331 Nabha Niraj Kumar 13726900002044 Ludhiana 171 | Sarabjit Kaur Ludhiana/ B.R.S. Nagar Rishijeet Singh 19196400014267 172 | Sarabjit Kaur 21756900006364 Nabha Ludhiana/ B.R.S. Nagar Jaswinder Kaur 19196400013848 173 | Sarabjit Kaur 21756900006406 Nabha 18586400028930 Rahul Kumar Ludhiana/ Urban Estate 174 | Sarabjit Kaur 21756900009152 Nabha Manpreet Singh Kanda 18586400028765 175 Damanieet Singh 21756400199305 Nabha Ludhiana/ Urban Estate Ginny Bawa Moudgil 176 Manjit Kaur 21756400151728 Nabha 18586400029318 Ludhiana/ Urban Estate 177 Rupinder Kaur Ginny Bawa Moudgil 18586400029391 21756900000243 Nabha Nabha Amit Kumai 8586800017293 178 Rupinder Kaur 21756900000268 179 Rajbans Kaur Manjinder Ram 21756900000276 Nabha 18586800018424 Ludhiana/ Urban Estate 18586900000785 Rajwinder Singl Vijay Kumar Ludhiana/ Urban Estate 180 21756900000375 Nabha 18586900000769 Sanjeev Kuma Nabha Ludhiana/ Urban Estate 182 Bikar Singh 21756900000334 Nabha 18586900000595 Ludhiana/ Urban Estate Kumar Gauray 16756400120274 Mansa 183 Joga Singh Sukhjit Kaur 184 Binder Kaur 21756900000466 Nabha Mansa 16755500003547 Sandeep Kumai 185 Binder Kaur Nabha 16756400121124 Mansa 21756400168581 Nabha Sandeep Kumar 16756400121132 Mansa 186 Mukhtiar Singh Amandeep Singh 187 Mukhtiar Singh 16756400110457 Mansa 21756900006398 Nabha Amandeep Singh 16756400120886 Mansa 188 | Mukhtiar Singh 21756900008626 Nabha Mansa **Gurieet Singh** 16756100055804 189 Kiran Kaur 21756900000565 Nabha Rajiv Kumar 16756400142609 Mansa 190 Kiran Kaur 21756900007032 Nabha Sikander Singh Mansa 16756100056224 191 Sandeep Kumar 21756400197150 Nabha Sikander Singh Mansa 21756900000615 192 Sandeep Kumar Nabha 16756400155528 Makhan Singh 193 Ram Asra 21756900000706 Nabha 16756100056141 Mansa Krishan Kau Mansa 194 Sandeep Kumar 21756900000714 Nabha Krishan Kaui 16756400128079 Mansa 195 Giani Ram 21756400199768 Nabha Budhu Khan 16756400125299 Mansa 196 Manjit Kaur 21756400199826 Nabha Budhu Khan Mansa 197 Manjit Kaui 21756900000888 Nabha 16756400143342 Mansa 198 Harjinder Singh 16756400129895 21756400199461 Nabha Karamjeet Kaur Mansa 199 Harjinder Singh 16756400125356 Kulwinder Singh 16756100063022 Mansa 200 Harjinder Singh 21756400199883 Nabha 21756900007909 Nabha Kulwinder Singh Mansa 201 | Harjinder Singh 16756400125117 Kulwinder Singh 16756400129085 Mansa 202 Lakhvir Singh 21756900000961 Nabha 21756400205979 Nabha Surjit Singh 16756400124607 Mansa 203 | Manjeet Kaur Surjit Singh 16756400135306 Mansa 204 | Manjeet Kaur 21756900000920 Nabha 205 Khushi 62 Paramjit Kaur 16756400121884 Mansa 21756900001019 Nabha Bala 16756400143276 Mansa 206 Sarbjeet Singh 21756900001050 Nabha Jaspreet Singh Mansa 207 Karamjeet Singh 21756900001084 Nabha 64 16756400143979 Mansa Jaspreet Singh 208 Karamjeet Singh 21756900007933 Nabha 16756400153309 Sk Alamgir 16756400153119 Mansa 209 Nirmal Singh 21756900001043 Nabha Pal Singh Nabha Sk Alamgir 21756400196699 16756400154059 Mansa 210 21756900001159 211 Pal Singh Harpal Singh 16756100055689 Mansa Nabha Harvinder Singh 16756100056026 Mansa 212 Pal Singh 21756900001167 Nabha 213 Harwinder Kaur Mansa Gurpreet Kaur 16756100056216 Mansa 214 Gurjeet Kaur 20586400023010 Samrala Jyoti Sony 16756400153325 Mansa 215 Rajesh Kumar Samrala Mandeep Kaur 16756100056505 20586400022905 Mansa Samrala Gurdeep Singh 16756100056596 216 Jaspreet Kaur 20586400020891 217 Jagtar Singh Samrala Kiranpal Kaur 16756100063337 Mansa 20586900001342 Samrala 218 Jasvir Singh 75 Kiranpal Kaur 16756100056604 Mansa Karmjeet Kaur 20586100007891 | Samrala 16756100060903 Mansa 219 | Baljit Kaur 20586400021600 Samrala 77 Karmjeet Kaur 16756400109723 Mansa 220 Kulwinder Singh 78 Rani Kaur 16756400123583 Mansa 221 Kulwinder Singh 20586900001151 Samrala 16756400149166 79 Rani Kaur Mansa 222 Gurpreet Singh 20586400023481 | Samrala Mansa Bhajan Lal 223 Gurpreet Singh 20586400023879 16755600002035 Samrala Mansa 224 Gurpreet Singh 20586400023887 | Samrala 81 Gurwinder Singh 16756400103239 225 Jagdish Kaur 82 Jasvir Singh 16756400126131 Mansa 20586900000484 Samrala Bharbhur Kaul 16756400144837 83 Mansa 226 Jagdish Kaur 20586900002472 Samrala **Balwinder Singh** 16756400144829 Mansa 227 **Jaskirat Singh** 20586900000419 Samrala Sukhmander Singh 16756400144878 Mansa 228 Gurwinder Singh 20586400017350 Samrala 85 Mansa 229 Gurwinder Singh 20586900000377 Samrala 86 Ranjit Singh 16756400123823 Mansa 20586400022061 Najar Singh 87 230 | Harsimran Singh Samrala 16756400149752 Mansa 20586100007768 231 Gurpreet Kaur 88 Najar Singh 16756400126842 Samrala Mansa 16756400153879 20586900002043 89 Vinod 232 | Gurpreet Kaur Samrala 90 Souray Kumar 16756400158951 Mansa 233 Mangat Singh 20585600001024 Samrala Mansa Bhavandeep Kaur 91 Sourav Kumar 16756400158969 234 20586900001896 Samrala 19166900001361 20586400022590 92 Sourav Kumar Mansa 235 Pawanjit Singh Samrala 93 Sourav Kumar 16756400162078 Mansa 236 Priya Aggarwal 20585500004219 Samrala Samrala 94 Kulwinder Singh 16756100056935 Mansa 237 Priya Aggarwal 20585600001008 Mansa 16755500007415 238 Vansh Chopra 20586100007784 95 Pargat Singh Samrala Mansa 239 Rajji Rani 20586400023721 96 Sumar Singh 16756400154109 Samrala Mansa 20586900001649 Raj Kaur 16756100062883 240 Rajji Rani Samrala Mansa Samrala 16756100057248 20585500005059 98 Raj Kaur 241 Parmjeet Kau 20586900000393 **Ugar Singh** 16756400130539 Mansa 242 Parmjeet Kaur Samrala 100 Kulwant Kaur Mansa 243 Gurminder Kau 20586400022988 Samrala 16756400154133 Sangrur Mansa 244 Sandeep Kumar 19766100006894 101 Ankush Singla 16756400159140 Mansa 245 Balpreet Singh 19766100006993 Sangrur 102 Som Nath 16756400161278 Mansa 19766100006720 Sharanjeet Singh 103 |Som Nath 16756400161187 246 Sangrur Mansa 247 Sharanjeet Singh 19766100007041 Sangrur 104 Som Nath 16755600001904 Mansa 19766400101932 248 Randhir Singh Sangrur 105 Som Nath 16755600002209 Mansa 19766400102369 106 Manjeet Ram 16756400105234 249 Randhir Singh Sangrur 19766400102351 Sangrur Mansa 107 Manjeet Ram 16756400105226 250 Randhir Singh 19766400102302 Sangrur 108 Sourav Kumar 13726900001418 Mansa 251 Randhir Singh 19766900001830 Sangrur 109 Gursewak Singh 16756100056554 Mansa 252 Guljar Singh 253 Guljar Singh Gursewak Singh 16756400114806 Mansa 19766400069477 Sangrui Mansa 16756400107818 254 Guljar Singh 19766100007389 Sangrur Parmjeet Kaur Mansa 255 Amandeep Singh 19766400099029 112 Mandeep Kaur 16756400135967 Sangru Muktsar 256 Kulwinder Singh 19766400095993 Sangrui 113 Harmes Singh 21356400074317 Muktsaı Gurwinder Singh 21356400101714 257 Nikki Devi 19766900002242 Sangrui Muktsar Sangrur 115 Gurwinder Singh 21356100010819 258 Nikki Devi 19766100008957 21356100010810 Sangrur Muktsa 259 Nikki Devi 19766900000287 116 Gurwinder Singh Sangrur 117 Gurwinder Singh 21356100010785 Muktsa 260 Sukhwinder Singh 19766400083247 Muktsa 19766400083197 Sangrur 118 Jasveer Singh 21356400096351 261 Manjeet Kaur Muktsaı 119 Vijay Singh 21356400090537 262 Mandeep Kaur 19766400087537 Sangrur Muktsar 19766100007728 Sangrur 21356400073467 263 Sukhwinder Singh 120 Dharampreet Ram Muktsar 121 Dharampreet Ram 21356400073475 264 Baljinder Kaur 19766400100439 Sangrur Muktsar 19766100007496 Sangrur 122 Swaranjeet Kaur 21356400073343 265 Pritpal Singh Muktsar Sangrur 123 Baljit Kumar 21356100010934 266 Rakesh Kaur 19766100007512 124 Satbir Singh Muktsar 21356400096443 267 Hardeep Singh 19756100005426 Sunam 125 Rajpreet Singh 268 Gagandeep Singh 21356100011007 Muktsaı 19756400084196 Sunam 21356400099306 Muktsar 269 Paramjit Kaur 19756400076796 Sunam 126 Rajpreet Singh 21356100011015 Muktsai 270 Lakhwinder Singh 19756400075905 Jagmeet Singh Sunam Sunam 128 Gurpreet Singh 21356100011064 Muktsar 271 Lakhwinder Singh 19756400084303 Muktsaı 19756400072027 129 Premjit Singh 21356400096542 272 Gurpiar Singh Sunam Muktsar 130 Gurcharan Singl 21356100012351 273 Hardeep Singh 19756400084725 Sunam Muktsaı 21356400097086 274 Jalwinder Singh 19756400084758 Sunam 131 |Gurcharan Singh 132 Gurcharan Singh Muktsa 275 Manpreet Singh 19756400084790 21356400101896 Muktsa 276 Manpreet Singh 19756400084840 Sunam 133 Gurcharan Singh 21356100011106 134 Gurcharan Singh Muktsa 277 Gurmit Kaur 19756400083842 Sunam 21356400101888 135 Reena Rani Authorised Officer 21356100011155 Date: 21.11.2025 Place: Ludhiana The Federal Bank Ltd. CMYK CMYK

ਦੇ ਵਲਰਡ ਟੂਰ ਦਸਤਖ਼ਤ ਦਾ ਐਲਾਨ ਪਰੇ ਹੈ, ਪਰ ਫਿਰ ਵੀ ਡੂੰਘਾ ਨਿੱਜੀ ਅਤੇ **ਚੰਡੀਗੜ੍ਹ**, 21 **ਨਵੰਬਰ**: ਚਾਰਟ−ਟਾਪਿੰਗ ਉਨ੍ਹਾਂ ਦੀ ਰੂਹ ਨਾਲ ਸੱਚਾ ਹੈ। ਦਸਤਖ਼ਤ ਵਲਰਡ ਟੂਰ ਇੱਕ ਤਰ੍ਹਾਂ ਘਰ ਵਾਪਸੀ ਵੀ ਗਾਇਕ-ਗੀਤਕਾਰ ਅਨਵ ਜੈਨ ਆਪਣੇ ਹੈ ਅਤੇ ਇੱਕ ਨਵਾਂ ਪ੍ਰਸਥਾਨ ਮਹੱਤਵਾਕਾਂਸ਼ੀ ∣ਵੀ–ਵਿਕਾਸ, ਜੋੜ ਅਤੇ Dustak Lit World Town ਸਫ਼ਰ-ਸੰਗੀਤ ਦੀ ਉਸ ਸ਼ਕਤੀ HERC CAPENDLIBERS PRESALS GOES LAW ON 22° NOVEMBERS 2025 AT 12°M IST ਦਾ ਜਸ਼ਨ, ਜੋ ਮਹਾਦੀਪਾਂ

ਹੁਣ ਤੱਕ ਦੇ ਸਭ ਤੌਂ ਸੰਗੀਤਮਈ

ਆਪਣੇ ਡੈਬਿਊ ਵਲਰਡ ਦਸਤਖ਼ਤ–'ਤੇ ਨਿਕਲਣ ਵਾਲੇ ਹਨ ਇਹ ਟੂਰ ਨਾ ਸਿਰਫ਼ ਉਨ੍ਹਾਂ ਦੀ ਕਲਾਤਮਕ ਯਾਤਰਾ ਦਾ ਇੱਕ

ਨਿਰਣਾਇਕ ਪਲ ਹੈ, ਬਲਕਿ ਭਾਰਤੀ ਇੰਡੀਪੈਂਡੈਂਟ ਮਿਊਜ਼ਿਕ ਲਈ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਇਸ ਜ਼ਾਨਰ ਦੀ ਸ਼ਾਨਦਾਰ ਉਤਥਾਨ ਨੂੰ ਸਮਰਪਿਤ ਹੈ। ਦਸਤਖ਼ਤ ਵਲਰਡ ਟੂਰ ਬਾ-ਅਦਾਲਤ ਹਰਜੋਤ ਕੋਰ, ਪੀ.ਸੀ.ਐਸ., ਸਹਾਇਕ

ਇਨੌਵੇਸ਼ਨ ਅਤੇ ਟਰਾਈਬਵਾਈਬ ਐਂਟਰਟੇਨਮੈਂਟ ਵੱਲੋਂ ਤਿਆਰ ਅਤੇ ਪ੍ਰਮੋਟ ਕੀਤਾ ਜਾ ਰਿਹਾ ਹੈ, ਜਨਵਰੀ 2026 ਵਿੱਚ ਸ਼ੁਰੂ ਹੋਵੇਗਾ ਅਤੇ ਇਹ ਨਵੀਂ ਦਿੱਲੀ, ਅਹਿਮਦਾਬਾਦ, ਪੁਣੇ, ਚੰਡੀਗੜ੍ਹ, ਹੈਦਰਾਬਾਦ, ਇੰਦੌਰ, ਮੁੰਬਈ, ਜੈਪੁਰ ਅਤੇ ਬੈਂਗਲੁਰੂ ਤੋਂ ਗਜ਼ਰਦਾ ਹੋਇਆ ਫ਼ਰਵਰੀ 2026 ਵਿੱਚ ਸਮਾਪਤ ਹੋਵੇਗਾ। ਆਪਣੇ ਨਵੇਂ ਐਲਾਨੇ ਟੂਰ ਨਾਲ, ਅਨੁਵ ਜੈਨ ਇੱਕ ਅੰਤ ਅਤੇ ਇੱਕ ਨਵੀਂ ਸ਼ੁਰੂਆਤ— ਇੱਕ ਸਿਗਨੇਜ਼ਰ ਲਹਿਰ—'ਤੇ ਪਹੁੰਜਦੇ ਹਨ, ਇਸ ਤੋਂ ਪਹਿਲਾਂ ਕਿ ਉਹ ਵਿਸ਼ਵ ਮੰਚ 'ਤੇ ਕਦਮ ਰੱਖਣ। ਇਹ ਟੂਰ ਉਨ੍ਹਾਂ ਦੀ ਕਲਾਤਮਕ ਵਿਕਾਸ ਦਾ ਦਰਪਣ ਹੈ, ਜੋ ਉਨ੍ਹਾਂ ਦੇ ਭਾਰਤੀ ਰੂੜਿਆਂ ਦੀ ਨੇੜਤਾ ਅਤੇ ਉਨ੍ਹਾਂ ਦੇ ਸੰਗੀਤ ਦੀ ਵਿਸ਼ਵਵਿਆਪੀ ਮਹਿਸੂਸ ਨੂੰ ਕੈਦ ਕਰਦਾ ਹੈ। ਇਹ ਇੱਕ ਅਧਿਆਇ ਦੇ ਅੰਤ ਅਤੇ ਦੂਜੇ ਦੇ ਸੁਮਧੁਰ ਆਗਾਜ਼ ਦਾ ਪ੍ਰਤੀਕ ਹੈ–ਇੱਕ ਪੁਲ, ਜਿੱਥੇ ਉਨ੍ਹਾਂ ਦੀ ਕਹਾਣੀ ਸ਼ੁਰੂ ਹੋਈ ਸੀ ਅਤੇ ਜਿੱਥੇ ਹੁਣ ਉਹ ਜਾ ਰਹੇ ਹਨ। ਆਪਣੀਆਂ ਟੁੱਟੇ ਦਿਲ ਅਤੇ ਪਿਆਰ ਨਾਲ ਜੁੜੀਆਂ ਸੁਖਣੀਆਂ ਰਚਨਾਵਾਂ ਨੂੰ ਸਰਹੱਦਾਂ ਤੋਂ ਪਰੇ ਲੈ ਜਾਂਦੇ ਹੋਏ, ਜੈਨ ਦੁਨੀਆ ਭਰ ਦੇ ਫੈਨਜ਼ ਨੂੰ ਇਸ ਨਵੇਂ ਅਧਿਆਇ ਦਾ ਹਿੱਸਾ ਬਣਨ ਲਈ

कुलिस्पर, तिस्त पुन्न के लिया पुन्न के लिया पुन्न के लिया प्रमाण का मान्य प्रभा ता का मान्य ता मान्य ता मान्य ता मान्य ता का मान्य ता मान्य का मान्य ता मान्य का मान्य ता मान्य का मान्य ता मान्य का मान्य का मान्य का मान्य ता मान्य का मान ਕੈਬਨਿਟ ਮੰਤਰੀ ਵੱਲੋਂ ਢਾਣੀ ਬਰਕੀ ਵਿਖੇ 25 ਲੱਖ ਰੁਪਏ ਦੀ ਸੋਂ ਕੇ ਇੰਦਿਨਾਂ ਬੁੱਧ ਸ਼੍ਰੀ ਮੁਖਰਮੇ ਸਾਂਘਰ, ਦਾਪ none, ਸਾਮਕ ਗਮਾਂਡ ਤਕਸੀਮ ਅਗਜੀ ਤਦਾਦੀ 148 ਕਨਾਲਾਂ 11 ਮਲੇ ਦੇ ਬੋਟ ਨੰਬਲ 553-55 ਤੇ ਤੇ ਨੇ ਲੋੜ 113.2 ਤੋਂ 1134 ਵਾਲਿਆ ਕਰਬਾ ਪਿੰਡ ਸੀਰਵਾਲੀ ਹੀ ਹੈ. ਵਾਂ ਜਿਲਾ ਸ਼੍ਰੀ ਕਰਬਾ ਸਾਹਿਰ ਮੰਧਾਵੀ ਸਾਲ 1505-2003 ਹਵਾਸ਼ਤ ਨੇ ਸ਼ਰ 149 ਕਰਬਾ ਸਾਹਿਰ ਸੰਸਾਵੀ ਸਾਲ 1505-2003 ਹਵਾਸ਼ਤ ਨੇ ਸ਼ਰ 149 ਕਰਬਾ ਸਾਹਿਰ ਸੰਸਾਵੀ ਸਾਲ 1505-2003 ਹਵਾਸ਼ਤ ਨੇ ਸ਼ਰ 149 ਕਰਬਾ ਸ਼ਰ 1505-2003 ਹਨ ਸ਼ਰ 1505-2003 ਹਨ ਸ਼ਰ 1505-2003 ਸ਼ਰ ਸਾਹਿਰ ਸੰਸਾਵੀ ਸ਼ਰ 1505-2003 ਹਨ ਸ਼ਰ 1505-2003 ਸ਼ਰ ਸਾਹਿਰ ਸੰਸਾਵੀ ਸ਼ਰ 1505-2003 ਹਨ ਸ਼ਰ 1505-2003 ਸ਼ਰ ਸਾਹਿਰ ਸੰਸਾਵੀ ਸ਼ਰ 1505-2003 ਹਨ ਸ਼ਰ 1505-2003 ਸ਼ਰ ਸਾਹਿਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸਾਹਿਰ ਸ਼ਰ ਸ਼ਰ 1505-2003 ਸ਼ਰ ਸ਼ਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸ਼ਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸ਼ਰ 1505-2003 ਹਨ ਸ਼ਰ 1505-2003 ਸ਼ਰ ਸ਼ਰ 1505-2003 ਸ਼ਰ ਸ਼ਰ 1505-2003 ਸ਼ ਲਾਗਤ ਨਾਲ ਗੰਦੇ ਪਾਣੀ ਦੀ

ਸੱਦਾ ਦਿੰਦੇ ਹਨ–ਇੱਕ ਅਧਿਆਇ ਜੋ

ਭੂਗੋਲਿਕ ਅਤੇ ਭਾਸ਼ਾਈ ਸਰਹੱਦਾਂ ਤੋਂ

ਲੰਬੀ, ਮਲੋਟ, 21 ਨਵੰਬਰ: ਮੰਤਰੀ ਕੈਬਨਿਟ ਸ.ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਲਕਾ ਲੰਬੀ ਦੀ ਢਾਣੀ ਬਰਕੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸੀ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਢਾਣੀ ਬਰਕੀ ਦੇ ਲੋਕਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਇਸ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਵਾਇਆ ਜਾਵੇ ਅਤੇ ਅੱਜ ਉਨ੍ਹਾਂ ਦੀ ਇਸ ਮੰਗ ਨੂੰ ਬੂਰ ਪਿਆ ਹੈ। ਇਸ ਕੰਮ ਦੇ ਮੁਕੰਮਲ ਹੋਣ ਨਾਲ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਹੋਵੇਗੀ ਅਤੇ ਲੋਕਾਂ ਨੂੰ ਸਹੂਲਤ ਮਿਲੇਗੀ। ਕੈਬਨਿਟ

ਨਿਕਾਸੀ ਦੇ ਕੰਮ ਦਾ ਉਦਘਾਟਨ

ਮੰਤਰੀ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮੁੱਖ ਤਰਜੀਹ

ਪਿੰਡਾਂ ਦਾ ਵਿਕਾਸ ਕਰਨਾ ਹੈ ।

ਅਦਾਲਤ ਨਾਲ ਇਹ ਨੋਟਿਸ਼ ਜਾਰੀ ਕੀਤਾ ਗਿਆ। ਸਹਾਇਕ ਕੁਲੈਕਟਰ ਦਰਜਾ ਅਵੱਲ ਨੰਬਰ: 1458 /ਪੇਸੀ ਮਿਤੀ: 20/11/25

ਲਿਆਂਦੀ ਜਾਵੇਗੀ।

CMYK

ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ, ਢਾਡੀ ਅਤੇ ਕਥਾਵਾਚਕ ਆਈਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ

ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਸ. ਤਲਵਿੰਦਰ ਸਿੰਘ ਬੱਟਰ, ਹੈਂਡ ਪਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਸਰਬਜੀਤ ਸਿੰਘ ਲੁਧਿਆਣਾ, ਮੀਤ ਮੈਨੇਜਰ ਸ. ਭੁਪਿੰਦਰ ਸਿੰਘ ਬੀਕਾਪੁਰ,

ਐਡਵੋਕੇਟ ਧਾਮੀ. ਜਥੇਦਾਰ ਗੜਗੱਜ.

ਜਥੇਦਾਰ ਟੇਕ ਸਿੰਘ ਸਣੇ ਵੱਡੀ ਗਿਣਤੀ

ਧਾਰਮਿਕ ਸ਼ਖ਼ਸੀਅਤਾਂ ਆਰੰਭਤਾ ਮੌਕੇ

ਪਬਲਿਕ ਨੋਟਿਸ ਅਦਾਲਤ ਸ਼ੁੱਮਿਤੀ ਚਰਨਜੀਤ ਕੌਰ ਨਾਇਫ਼ ਤਹਿਸੀਲਦਾਵ-ਕਮ-ਕੁਲੈਕਟਰ, ਦਰਜਾ ਪਹਿਲਾ, ਬਰੀਵਾਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਨੰਬਰ 104 ਪੀਂ (44 ਆਨ ਲਾਈਨ 2025) ਰਜੂਆ ਮਿਤੀ 15-10-2025 ਕਿਸਮ ਕੇਸ ਤਕਸੀ

ਬਲਦੇਵ ਸਿੰਘ ਪੱਤਰ ਗਰਨੈਬ ਸਿੰਘ ਪੱਤਰ ਬਾਘ ਸਿੰਘ 2) ਹਰਜਿੰਦਰ ਸਿੰਘ ਪੱਤਰ ਸਖੰ

:019–2020 ਹਦਬਸਤ ਨੰਬਰ 146 ਕ੍ਰੇਕਤ ਅਨੁਵਾਨ ਤਕਸੀਮ ਕੇਸ ਵਿਚ ਅਦਾਲਤ ਨੂੰ ਪੂਰਾ ਪੂਰਾ ਯਕੀਨ ਹੋ ਗਿਆ ਹੈ ਤਿਰਵਾਦੀ ਦੀ ਮਾਮੂਲੀ ਤਰੀਕੇ ਨਾਲ ਸੰਮਨ ਤੇ ਤਾਮੀਲ ਹੋਣੀ ਮੁਸ਼ਕਿਲ ਹੈ। ਕੇਸ ਵਿਚ ਾਰੀਖ ਪੋਸ਼ੀ ਮਿਤੀ 09–12–2025 ਨਿਸ਼ਚਿਤ ਹੈ। ਇਸ ਇਸ਼ਤਿਹਾਰ ਰਾਹੀ ਉਤਰਵਾਦੀ ਨੂੰ ਚਿਤ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਛਪਣ ਦੇ 21 ਦਿਨਾਂ ਦੇ ਅੰਦਰ ਅੰਦਰ ਆਪ ਖੁ

ਸਹਿਕਾਰੀ ਖੰਡ ਮਿੱਲ ਲਿਮ: ਨਕੋਦਰ ਵੱਲੋਂ ਵੱਖ-ਵੱਖ ਕੰਮਾਂ ਅਤੇ ਸਮਾਨ ਦੀ ਖੀਦ ਲਈ

Tel: +91-120-4696000

E-mail: investorhelpline@maxfinancialservices.in

ਪੋਸਟਲ ਬੈਲਟ ਅਤੇ ਰਿਮੋਟ ਈ-ਵੋਟਿੰਗ ਦੀ ਜਾਣਕਾਰੀ ਦਾ ਨੋਟਿਸ

ਈ-ਵੋਟਿੰਗ ਸ਼ਨੀਵਾਰ 22 ਨਵੰਬਰ, 2025 ਨੂੰ ਸਵੇਰੇ 9:00 ਵਜੇ ਸ਼ੁਰੂ ਹੋਵੇਗੀ ਅਤੇ ਐਤਵਾਰ

ਪਕਿਰਿਆ ਦਾ ਵੇਰਵਾ ਅਤੇ ਰਿਮੋਰਟ ਈ-ਵੋਟਿੰਗ ਦਾ ਤਰੀਕਾ ਸਮੇਤ ਯਜਰ ਆਈਡੀ ਅਤੇ

ਕੋਈ ਵੀ ਮੈਂਬਰ ਜੋ ਪੋਸਟਲ ਬੈਲਟ ਨੋਟਿਸ਼ ਪਾਪਤ ਨਹੀਂ ਕਰਦਾ ਹੈ. ਉਹ investor@massery

011-41320336 ਜਾਂ sm@masserv.com 'ਤੇ ਸੰਪਰਕ ਕਰ ਸਕਦੇ ਹਨ।

ਕੰਪਨੀ ਸਕੱਤਰ ਤੇ ਪਾਲਣਾ ਅਧਿਕਾਰੀ ਸਥਾਨ: ਨੋਇਡਾ ਯਪੀ ਮਿਤੀ: 21 ਨਵੰਬਰ, 2025